

# ਨਿਵੇਸ਼ ਧੋਖਾ ਜਾਂਚ ਸੂਚੀ



ਬੁੱਧੀਮਾਨ ਨਿਵੇਸ਼ਕ ਹੋਣ ਨਾਲ ਤੁਹਾਨੂੰ ਨਿਵੇਸ਼ ਧੋਖੇ ਦੇ ਸਾਵਧਾਨ ਚਿੰਨ੍ਹਾਂ ਦੀ ਪਛਾਣ ਕਰਨ ਅਤੇ ਨਿਵੇਸ਼ ਨਾਲ ਸੰਬੰਧਤ ਬਿਹਤਰ ਫੈਸਲੇ ਲੈਣ ਵਿੱਚ ਮਦਦ ਮਿਲੇਗੀ। ਨਿਵੇਸ਼ ਕਰਨ ਤੋਂ ਪਹਿਲਾਂ, ਪ੍ਰਸ਼ਨ ਪੁੱਛੋ।

	ਹਾਂ	ਨਹੀਂ
<p><b>1. ਕੀ ਤੁਹਾਨੂੰ ਗਾਰੰਟਡ ਰਿਟਰਨ ਦਾ ਵਾਦਾ ਕੀਤਾ ਗਿਆ ਸੀ?</b> ਉਹਨਾਂ ਨਿਵੇਸ਼ਾਂ 'ਤੇ ਵਿਸ਼ਵਾਸ ਨਾ ਕਰੋ ਜੋ ਰਿਟਰਨ ਦੀ ਗਾਰੰਟੀ ਦਿੰਦੇ ਹਨ। ਜੇਕਰ ਤੁਸੀਂ ਕਿਸੇ ਨਿਵੇਸ਼ ਨੂੰ ਖਰੀਦਦੇ ਹੋ, ਤਾਂ ਇਸਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਤੁਸੀਂ ਪੈਸੇ ਬਣਾਓਗੇ, ਅਤੇ ਸਧਾਰਨ ਤੌਰ 'ਤੇ, ਜਿਵੇਂ-ਜਿਵੇਂ ਰਿਟਰਨ ਵੱਧਦਾ ਹੈ, ਪੈਸਿਆਂ ਦੇ ਨੁਕਸਾਨ ਦਾ ਤੁਹਾਡਾ ਖਤਰਾ ਵੀ ਵੱਧਦਾ ਹੈ।</p>	<input type="checkbox"/>	<input type="checkbox"/>
<p><b>2. ਕੀ ਤੁਹਾਨੂੰ ਕਿਹਾ ਗਿਆ ਸੀ ਕਿ ਨਿਵੇਸ਼ ਘੱਟ ਜਾਂ ਬਿਨਾਂ ਕਿਸੇ ਜੋਖਮ ਦਾ ਹੈ?</b> ਅਜਿਹੇ ਕੋਈ ਵੀ ਨਿਵੇਸ਼ ਨਹੀਂ ਹਨ ਜੋ ਜੋਖਮ-ਮੁਕਤ ਹੋਣ। ਜੋਖਮ ਅਤੇ ਨਿਵੇਸ਼ ਇੱਕ-ਦੂਜੇ ਨਾਲ ਸੰਬੰਧਤ ਹਨ। ਘੱਟ ਜੋਖਮ ਵਾਲੇ ਨਿਵੇਸ਼ ਘੱਟ ਰਿਟਰਨਾਂ ਦਿੰਦੇ ਹਨ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਜ਼ਿਆਦਾ ਜੋਖਮ ਉਠਾ ਕੇ ਤੁਸੀਂ ਅਸਲ ਵਿੱਚ ਕਾਫੀ ਰਿਟਰਨ ਪ੍ਰਾਪਤ ਕਰੋਗੇ।</p>	<input type="checkbox"/>	<input type="checkbox"/>
<p><b>3. ਕੀ ਤੁਸੀਂ ਜਲਦੀ ਨਿਵੇਸ਼ ਕਰਨ ਨੂੰ ਲੈ ਕੇ ਖੁਦ ਨੂੰ ਦਬਾਅ ਹੇਠ ਮਹਿਸੂਸ ਕਰਦੇ ਸੀ?</b> ਧੋਖੇਬਾਜ਼ ਵਿਅਕਤੀ ਤੁਹਾਡਾ ਪੈਸਾ ਪ੍ਰਾਪਤ ਕਰਨ ਲਈ ਜ਼ਿਆਦਾ-ਦਬਾਅ ਵਾਲੀਆਂ ਵਿਕਰੀ ਤਰਕੀਬਾਂ ਦਾ ਇਸਤੇਮਾਲ ਕਰਦੇ ਹਨ ਅਤੇ ਫਿਰ ਹੋਰਾਂ ਵਿਅਕਤੀਆਂ ਨੂੰ ਲੁੱਟਣ ਦੇ ਲਈ ਅੱਗੇ ਵੱਧਦੇ ਹਨ। ਜੇਕਰ ਤੁਹਾਨੂੰ ਤੁਰੰਤ ਫੈਸਲਾ ਲੈਣ ਜਾਂ ਸੀਮਤ ਸਮੇਂ ਦੀ ਪੇਸ਼ਕਸ਼ ਦਾ ਪ੍ਰਸਤਾਵ ਕੀਤਾ ਜਾਂਦਾ ਹੈ, ਤਾਂ ਸੰਭਵ ਹੈ ਕਿ ਇਹ ਚੰਗਾ ਵਿਕਲਪ ਨਹੀਂ ਹੈ।</p>	<input type="checkbox"/>	<input type="checkbox"/>
<p><b>4. ਕੀ ਤੁਹਾਨੂੰ ਅੰਦਰ ਦੀ ਜਾਣਕਾਰੀ ਜਾਂ ਕੋਈ “ਹੌਟ ਟਿਪ” ਦੀ ਪੇਸ਼ਕਸ਼ ਕੀਤੀ ਗਈ ਸੀ?</b> “ਹੌਟ ਟਿਪਸ” ਜਾਂ “ਅੰਦਰ ਦੀ ਜਾਣਕਾਰੀ” ਦੇ ਸਰੋਤ ਦੇ ਧਿਆਨ ਵਿੱਚ ਤੁਹਾਡਾ ਲਾਭ ਨਹੀਂ ਹੁੰਦਾ। ਇਸਦੇ ਬਾਰੇ ਸੋਚੋ ਕਿ ਉਹ ਤੁਹਾਨੂੰ ਸਲਾਹ ਕਿਉਂ ਦੇ ਰਹੇ ਹਨ, ਅਤੇ ਉਹਨਾਂ ਬਾਰੇ ਦੱਸਣ ਨਾਲ ਉਹਨਾਂ ਨੂੰ ਕੀ ਲਾਭ ਹੋਵੇਗਾ। ਜੇਕਰ ਸਲਾਹ ਝੂਠੀ ਹੈ, ਤਾਂ ਉਸ ਨੂੰ ਮੰਨ ਕੇ ਤੁਸੀਂ ਆਪਣਾ ਪੈਸਾ ਗੁਆ ਬੈਠੋਗੇ। ਜੇਕਰ ਇਹ ਕਿਸੇ ਪਬਲਿਕ ਕੰਪਨੀ ਦੇ ਬਾਰੇ ਅਸਲ ਵਿੱਚ ਅੰਦਰੂਨੀ ਜਾਣਕਾਰੀ ਹੈ, ਤਾਂ ਅੰਦਰੂਨੀ ਵਪਾਰ ਕਰਨ ਦੇ ਤਹਿਤ ਇਸ 'ਤੇ ਕੰਮ ਕਰਨਾ ਗੈਰ-ਕਨੂੰਨੀ ਹੋਵੇਗਾ।</p>	<input type="checkbox"/>	<input type="checkbox"/>
<p><b>5. ਕੀ ਤੁਸੀਂ ਵਿਕ੍ਰੇਤਾ ਦੀ ਪੰਜੀਕਰਨ ਜਾਣਕਾਰੀ ਅਤੇ ਅਨੁਸ਼ਾਸਨ ਰਿਕਾਰਡ ਦੀ ਜਾਂਚ ਕੀਤੀ ਹੈ?</b> ਇਹ ਜਾਂਚ ਕਰਨ ਦੇ ਲਈ ਹਮੇਸ਼ਾ ਸਮਾਂ ਕੱਢੋ ਕਿ ਜਿਸ ਵਿਅਕਤੀ ਜਾਂ ਵਪਾਰ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ, ਉਹ ਤੁਹਾਡੇ ਰਾਜ ਜਾਂ ਖੇਤਰ ਵਿੱਚ ਸਿਕਓਰਿਟੀ ਨਿਆਮਕ ਦੇ ਨਾਲ ਰਜਿਸਟਰਡ ਹੈ। ਪੰਜੀਕਰਨ ਤੁਹਾਨੂੰ ਅਯੋਗ ਜਾਂ ਧੋਖੇਬਾਜ਼ ਨਿਵੇਸ਼ ਪੇਸ਼ੇਵਰਾਂ ਤੋਂ ਸੁਰੱਖਿਆ ਕਰਨ ਵਿੱਚ ਵੀ ਮਦਦ ਕਰਦਾ ਹੈ। <a href="http://CheckBeforeYouInvest.ca">CheckBeforeYouInvest.ca</a> 'ਤੇ ਜਾਓ ਜਾਂ ਓਟਾਰੀਓ ਸਿਕਓਰਿਟੀਜ਼ ਕਮਿਸ਼ਨ (OSC) ਦੇ ਸੰਪਰਕ ਕੇਂਦਰ ਨੂੰ <b>1-877-785-1555</b> 'ਤੇ ਕਾਲ ਕਰੋ।</p>	<input type="checkbox"/>	<input type="checkbox"/>

ਹਾਂ

ਨਹੀਂ

**6. ਕੀ ਤੁਸੀਂ ਇੱਕ ਭਰੋਸੇਯੋਗ ਸਰੋਤ ਤੋਂ ਨਿਵੇਸ਼ ਨੂੰ ਪ੍ਰਮਾਣਿਤ ਕਰ ਸਕਦੇ ਹੋ?**

ਜੇਕਰ ਤੁਹਾਨੂੰ ਕਿਸੇ ਬੇਲੋੜੇ ਨਿਵੇਸ਼ ਅਵਸਰ ਦੀ ਪ੍ਰਾਪਤੀ ਹੁੰਦੀ ਹੈ, ਤਾਂ ਆਪਣੇ ਰਜਿਸਟਰਡ ਵਿੱਤ ਪ੍ਰਤੀਨਿਧੀ, ਜਾਂ ਵਕੀਲ ਤੋਂ ਦੂਸਰੀ ਸਲਾਹ ਜ਼ਰੂਰ ਲਓ। ਪੰਜੀਕਰਨ ਦੀ ਜਾਂਚ ਕਰਨ ਦੇ ਲਈ, [CheckBeforeYouInvest.ca](http://CheckBeforeYouInvest.ca) 'ਤੇ ਜਾਓ, ਜਾਂ OSC ਦੇ ਸੰਪਰਕ ਕੇਂਦਰ ਨੂੰ **1-877-785-1555** 'ਤੇ ਕਾਲ ਕਰੋ।



**7. ਕੀ ਤੁਸੀਂ ਸਮਝਦੇ ਹੋ ਕਿ ਨਿਵੇਸ਼ ਕਿਸ ਤਰ੍ਹਾਂ ਕੰਮ ਕਰਦਾ ਹੈ?**

ਕਦੇ ਵੀ ਨਿਵੇਸ਼ ਨਾ ਕਰੋ ਜਦੋਂ ਤੱਕ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਨਿਵੇਸ਼ ਕਿਸ ਤਰ੍ਹਾਂ ਕੰਮ ਕਰਦਾ ਹੈ। ਨਿਵੇਸ਼ ਨੂੰ ਖਰੀਦਣ, ਰੱਖਣ ਜਾਂ ਵੇਚਣ ਦੀ ਕੀ ਫੀਸ ਹੈ? ਕਰ ਪ੍ਰਕਿਰਿਆਵਾਂ ਕੀ ਹਨ? ਯਕੀਨੀ ਬਣਾਓ ਕਿ ਨਿਵੇਸ਼ ਤੁਹਾਡੇ ਵਿੱਤ ਟੀਚਿਆਂ ਅਤੇ ਤੁਹਾਡੇ ਹੋਰ ਨਿਵੇਸ਼ਾਂ ਦੇ ਨਾਲ ਮੇਲ ਖਾਂਦਾ ਹੈ। ਜੇਕਰ ਤੁਹਾਡੀ ਕੋਈ ਵਿੱਤ ਯੋਜਨਾ ਹੈ, ਤਾਂ ਤੁਸੀਂ ਆਪਣੀ ਯੋਜਨਾ ਅਤੇ ਵਿੱਤ ਟੀਚਿਆਂ ਦੇ ਸੰਬੰਧ ਵਿੱਚ ਕਿਸੇ ਨਵੇਂ ਅਵਸਰਾਂ ਦਾ ਮੁਲਾਂਕਣ ਕਰ ਸਕਦੇ ਹੋ।



ਨਿਵੇਸ਼ ਕਰਨ ਤੋਂ ਪਹਿਲਾਂ, [CheckBeforeYouInvest.ca](http://CheckBeforeYouInvest.ca) 'ਤੇ ਜਾਓ

ਧੋਖੇਧੜੀ ਤੋਂ ਬਚਾਅ ਬਾਰੇ ਹੋਰ ਜਾਣਨ ਲਈ ਇਸ ਵੈਬਸਾਈਟ 'ਤੇ ਜਾਓ [GetSmarterAboutMoney.ca](http://GetSmarterAboutMoney.ca)

**Ontario Securities Commission**

20 Queen St. W., 22<sup>nd</sup> Floor, Toronto, Ontario M5H 3S8

Tel: 1-877-785-1555 Email: [inquiries@osc.gov.on.ca](mailto:inquiries@osc.gov.on.ca)

 [GetSmarterAboutMoney](https://www.facebook.com/GetSmarterAboutMoney)

 [@smarter\\_money](https://twitter.com/smarter_money)

[GetSmarterAboutMoney.ca](http://GetSmarterAboutMoney.ca)



ONTARIO  
SECURITIES  
COMMISSION

